

ਬੱਚਿਆਂ ਵਿੱਚ ਤਪਦਿਕ
ਛੂਤਕਾਰੀ ਟੀ ਬੀ ਵਾਲੇ
ਬਾਲਗ ਲੋਕਾਂ ਨਾਲ
ਸੰਪਰਕ ਹੋਣ ਕਰਕੇ ਹੁੰਦੀ
ਹੈ।

ਬੱਚਿਆਂ ਵਿੱਚ ਤਪਦਿਕ ਰੋਗ ਦੀ ਰੋਕਥਾਮ ਅਤੇ ਇਲਾਜ

ਬੱਚਿਆਂ ਵਿੱਚ ਤਪਦਿਕ ਰੋਗ ਦੀ ਰੋਕਥਾਮ

ਬੱਚਿਆਂ ਵਿੱਚ ਪਛਾਣ ਜਾਂ ਇਲਾਜ ਨਾ ਕੀਤੀ ਗਈ ਤਪਦਿਕ ਦਾ ਅਸਰ ਗੰਭੀਰ ਹੈ। ਬੱਚਿਆਂ ਵਿੱਚ ਗ੍ਰਸਤ ਹੋਣ ਤੋਂ ਬਾਦ ਜਲਦੀ ਹੀ ਟੀ ਬੀ ਰੋਗ ਵਿਕਸਤ ਕਰਨ ਦੀ ਸੰਭਾਵਨਾ ਬਾਲਗ ਲੋਕਾਂ ਨਾਲੋਂ ਜ਼ਿਆਦਾ ਹੈ ਅਤੇ ਉਨ੍ਹਾਂ ਵਿੱਚ ਟੀ ਬੀ ਦੀਆਂ ਤੀਬਰ ਕਿਸਮਾਂ ਵਿਕਸਤ ਕਰਨ ਦੀ ਸੰਭਾਵਨਾ ਵੀ ਜ਼ਿਆਦਾ ਹੈ।

ਛੂਤਕਾਰੀ ਟੀ ਬੀ ਦੇ ਨਾਲ ਸੰਪਰਕ ਵਿੱਚ ਆ ਜਾਣ ਵਾਲੇ ਬੱਚਿਆਂ ਵਾਸਤੇ :

- ਆਮਤੌਰ ਉੱਤੇ ਟੀ ਬੀ ਦੇ ਦੋ ਸਕਿੰਨ ਟੈਸਟਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ – ਇੱਕ ਟੈਸਟ ਤੁਰੰਤ ਕੀਤਾ ਜਾਂਦਾ ਹੈ ਅਤੇ ਦੂਸਰਾ ਟੈਸਟ ਟੀ ਬੀ ਦੇ ਕੇਸ ਦੇ ਨਾਲ ਸੰਪਰਕ ਵਿੱਚ ਆਉਣ ਤੋਂ ਅੱਠ ਤੋਂ 12 ਹਫ਼ਤੇ ਤੋਂ ਬਾਦ ਕੀਤਾ ਜਾਂਦਾ ਹੈ। ਪਬਲਿਕ ਹੈਲਥ ਨਰਸ ਤੁਹਾਨੂੰ ਦੱਸੇਗੀ ਕਿ ਟੀ ਬੀ ਦਾ ਦੂਸਰਾ ਟੈਸਟ ਕਦੋਂ ਕੀਤਾ ਜਾਣਾ ਚਾਹੀਦਾ ਹੈ।
 - ਜੇ ਟੀ ਬੀ ਦਾ ਪਹਿਲਾ ਜਾਂ ਦੂਸਰਾ ਸਕਿੰਨ ਟੈਸਟ ਪੌਜ਼ੀਟਿਵ ਹੈ ਅਤੇ ਛਾਤੀ ਦਾ ਐਕਸ-ਰੇ ਸਧਾਰਨ ਹੈ, ਤੁਹਾਡੇ ਬੱਚੇ ਨੂੰ ਤਪਦਿਕ ਦਾ ਦਬਿਆ ਹੋਇਆ ਵਿਗਾੜ (ਲੇਟੈਂਟ ਟੀ ਬੀ ਇੰਨਫੈਕਸ਼ਨ) (ਐਲ ਟੀ ਬੀ ਆਈ) ਹੈ ਅਤੇ ਉਸ ਨੂੰ ਨੌ ਮਹੀਨਿਆਂ ਲਈ ਦਵਾਈ ਲੈਣੀ ਚਾਹੀਦੀ ਹੈ ਜਾਂ ਜਿਵੇਂ ਉਨ੍ਹਾਂ ਦੇ ਡਾਕਟਰ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ।
 - ਜੇ ਟੀ ਬੀ ਦਾ ਪਹਿਲਾ ਅਤੇ ਦੂਸਰਾ ਸਕਿੰਨ ਟੈਸਟ ਦੋਵੇਂ ਨੈਗੇਟਿਵ ਹਨ, ਤੁਹਾਡਾ ਬੱਚਾ ਟੀ ਬੀ ਦੇ ਕੀਟਾਣੂਆਂ ਨਾਲ ਗੱਸਤ ਨਹੀਂ ਹੋਇਆ ਹੈ।
- ਚਾਰ ਸਾਲ ਅਤੇ ਉਸ ਤੋਂ ਛੋਟੀ ਉਮਰ ਦੇ :
 - ਬੱਚਿਆਂ ਦਾ ਬੱਚਿਆਂ ਦੀ ਟੀ ਬੀ ਦੇ ਮਾਹਰ ਦੁਆਰਾ ਛਾਤੀ ਦਾ ਐਕਸ-ਰੇ ਅਤੇ ਮੈਡੀਕਲ ਨਿਰੀਖਣ ਕਰਵਾਉਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਦਾ ਪਹਿਲਾ ਟੀ ਬੀ ਸਕਿੰਨ ਟੈਸਟ ਨੈਗੇਟਿਵ ਹੋਏ।
 - ਬੱਚਿਆਂ ਨੂੰ ਉਨ੍ਹਾਂ ਦਾ ਪਹਿਲਾ ਟੀ ਬੀ ਸਕਿੰਨ ਟੈਸਟ ਨੈਗੇਟਿਵ ਅਤੇ ਛਾਤੀ ਦਾ ਐਕਸ-ਰੇ ਸਧਾਰਨ ਹੋਣ ਦੇ ਬਾਵਜੂਦ, ਤੁਰੰਤ ਹੀ ਟੀ ਬੀ ਰੋਗ ਤੋਂ ਬਚਾਉਣ ਵਾਸਤੇ, ਟੀ ਬੀ ਦੀ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਇਸ ਦਵਾਈ ਦੀ ਜਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਰੋਗਾਂ ਤੋਂ ਬਚਣ ਦੀ ਸਕਤੀ ਵੱਡੇ ਬੱਚਿਆਂ ਅਤੇ ਬਾਲਗ ਲੋਕਾਂ ਤੋਂ ਘੱਟ ਹੁੰਦੀ ਹੈ, ਅਤੇ ਸੰਭਵ ਹੈ ਕਿ ਉਹ ਦੂਸਰੇ ਟੈਸਟ ਦਾ ਇੰਤਜਾਰ ਕਰਦੇ ਹੋਏ ਬਹੁਤ ਬਿਮਾਰ ਹੋ ਜਾਣ।
 - ਬੱਚੇ ਦੂਸਰਾ ਟੀ ਬੀ ਸਕਿੰਨ ਟੈਸਟ ਹੋਣ ਤੱਕ ਇਹ ਦਵਾਈ ਜਾਰੀ ਰੱਖਣਾ। ਤੁਹਾਡੇ ਬੱਚੇ ਲਈ ਦਵਾਈ ਲੈਣਾ ਜਾਰੀ ਰੱਖਣਾ ਉਸ ਵੇਲੇ ਤੱਕ ਜਰੂਰੀ ਹੈ ਜਦੋਂ ਤੱਕ ਦੂਸਰਾ ਟੈਸਟ ਇਹ ਦਿਖਾਉਂਦਾ ਹੈ ਕਿ ਉਹ ਟੀ ਬੀ ਨਾਲ ਗ੍ਰਸਤ ਹਨ ਜਾਂ ਨਹੀਂ। ਜੇ ਦੂਸਰਾ ਟੈਸਟ ਨੈਗੇਟਿਵ ਹੋਏ ਤਾਂ ਦਵਾਈ ਬੰਦ ਕੀਤੀ ਜਾ ਸਕਦੀ ਹੈ।

ਬੱਚਿਆਂ ਵਿੱਚ ਟੀ ਬੀ ਰੋਗ

ਬੱਚਿਆਂ ਵਿੱਚ ਤਪਦਿਕ ਛੂਤਕਾਰੀ ਟੀ ਬੀ ਵਾਲੇ ਬਾਲਗ ਲੋਕਾਂ ਨਾਲ ਸਾਮ੍ਹਣਾ ਹੋਣ ਕਰਕੇ ਹੁੰਦੀ ਹੈ। ਚਾਰ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਅਕਸਰ ਟੀ ਬੀ ਰੋਗ ਦੇ ਕੋਈ ਚਿੰਨ੍ਹ ਅਤੇ ਲੱਛਣ ਨਹੀਂ ਹੁੰਦੇ ਅਤੇ ਉਹ ਆਮਤੌਰ ਤੇ ਛੂਤਕਾਰੀ ਨਹੀਂ ਹੁੰਦੇ। ਸਕ੍ਰਿਣ ਟੀ ਬੀ ਰੋਗ ਦੀ ਪਛਾਣ ਆਮਤੌਰ ਤੇ ਛਾਤੀ ਦੇ ਐਕਸ-ਰੇ ਉੱਤੇ ਦੇਖੀਆਂ ਗਈਆਂ ਅਸੁਭਾਵਿਕਤਾਵਾਂ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ।

ਵੱਡੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਲੱਛਣ ਹੋ ਸਕਦੇ ਹਨ, ਜਿਵੇਂ ਕਿ ਬੁਖਾਰ, ਖੰਘ, ਰਾਤ ਨੂੰ ਪਸੀਨਾ ਆਉਣਾ, ਦਰਦ ਅਤੇ/ਜਾਂ ਸੋਜ, ਭਾਰ ਘੱਟਣਾ, ਅਤੇ ਸਕਤੀ ਅਤੇ ਭੁੱਖ ਦੇ ਸਤਰ ਵਿੱਚ ਪਰਿਵਰਤਨ।

ਬੱਚਿਆਂ ਵਿੱਚ ਤਪਦਿਕ ਰੋਗ ਦੀ ਰੋਕਥਾਮ ਅਤੇ ਇਲਾਜ..ਜਾਰੀ

ਬੱਚਿਆਂ ਵਿੱਚ ਸਕਿਏ ਟੀ ਬੀ ਰੋਗ ਦਾ ਇਲਾਜ

ਬੱਚਿਆਂ ਵਿੱਚ ਟੀ ਬੀ ਰੋਗ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਬਾਲਗ ਲੋਕਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਦੇ ਨਾਲ ਮਿਲਦੀ ਜੁਲਦੀ ਹੈ। ਦਵਾਈ ਤਰਲ ਰੂਪ ਵਿੱਚ ਨਿਰਦਿਸ਼ਟ ਕੀਤੀ ਜਾ ਸਕਦੀ ਹੈ ਅਤੇ ਤੁਹਾਡੇ ਬੱਚੇ ਦੇ ਭਾਰ ਉੱਤੇ ਅਧਾਰਤ ਹੁੰਦੀ ਹੈ। ਜੇ ਤੁਹਾਡੇ ਬੱਚੇ ਦਾ ਭਾਰ ਵੱਧਦਾ ਜਾਂ ਘੱਟਦਾ ਹੈ ਡਾਕਟਰ ਨੂੰ ਦਸੋ।

ਹੈਲਥ ਆਉਟਰੀਚ ਵਰਕਰ (ਐਚ ਓ ਡਬਲਿਊ) ਡਰੈਕਟਲੀ ਅਬਜਰਵਡ ਥੈਰੇਪੀ (Directly Observed Therapy) ਡੀ ਓ ਟੀ (DOT) ਦਾ ਪ੍ਰਬੰਧ ਕਰੇਗਾ ਅਤੇ ਇਹ ਸੁਨਿਸ਼ਚਤ ਕਰਨ ਵਾਸਤੇ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਮਿਲਣ ਆਏਗਾ ਕਿ ਤੁਹਾਡਾ ਬੱਚਾ:

- ਨਿਰਦਿਸ਼ਟ ਕੀਤੇ ਅਨੁਸਾਰ ਦਵਾਈ ਲੈ ਰਿਹਾ ਹੈ
- ਦਵਾਈ ਨੂੰ ਸਹਿਣ ਕਰ ਰਿਹਾ ਹੈ
- ਉਸ ਕੋਲ ਕਾਫੀ ਦਵਾਈ ਹੈ

ਅਣਚਾਹੇ ਅਸਰਾਂ ਨਾਲ ਨਿਪਟਣਾ

ਟੀ ਬੀ ਦੀ ਦਵਾਈ ਆਮਤੌਰ ਉੱਤੇ ਸੁਰੱਖਿਅਤ ਹੁੰਦੀ ਹੈ, ਪਰ ਕੁਝ ਬੱਚਿਆਂ ਵਿੱਚ ਦੁਸਪ੍ਰਭਾਵ ਹੋ ਸਕਦੇ ਹਨ। ਦਵਾਈ ਬੰਦ ਕਰ ਦਿਓ ਅਤੇ ਤੁਰੰਤ ਆਪਣੇ ਡਾਕਟਰ ਨੂੰ ਬੁਲਾਓ ਜੇ ਤੁਹਾਡਾ ਬੱਚੇ ਨੂੰ ਇਹ ਚੀਜ਼ਾਂ ਹੁੰਦੀਆਂ ਹਨ :

- ਮਤਲੀ
- ਉਲਟੀ ਆਉਣਾ
- ਛਪਾਕੀ
- ਪੇਟ ਵਿੱਚ ਦਰਦ
- ਪੀਲੀਆਂ ਅੱਖਾਂ ਜਾਂ ਚਮੜੀ
- ਤਾਕਤ ਦੀ ਕਮੀ

ਆਪਣੇ ਬੱਚੇ ਨੂੰ ਦਵਾਈ ਦੇਣਾ ਯਾਦ ਰੱਖਣ ਲਈ ਤੁਹਾਡੇ ਲਈ ਟਿਪਸ

- ਦਵਾਈ ਨੂੰ ਉਥੇ ਰਖੋ ਜਿਥੇ ਉਹ ਤੁਹਾਨੂੰ ਦਿਖਾਈ ਦੇਵੇਗੀ, ਪਰ ਜਿਥੇ ਤੁਹਾਡਾ ਬੱਚਾ ਉਸ ਤੱਕ ਪਹੁੰਚ ਨਹੀਂ ਸਕੇਗਾ
- ਆਪਣੇ ਬੱਚੇ ਨੂੰ ਦਵਾਈ ਹਰ ਰੋਜ਼ ਇੱਕੋ ਟਾਇਮ ਤੇ ਦਿਓ
- ਗੋਲੀਆਂ ਜਾਂ ਕੈਪਸੂਲਾਂ ਲਈ ਗੋਲੀਆਂ ਵਾਲੇ ਔਰੀਨਾਈਜਰ ਦੀ ਵਰਤੋਂ ਕਰੋ
- ਤਰਲ ਦਵਾਈ ਦਿੱਤੇ ਜਾਣ ਨੂੰ ਮਾਰਕ ਕਰਨ ਲਈ ਕਲੰਡਰ ਦੀ ਵਰਤੋਂ ਕਰੋ

ਤੁਹਾਡੇ ਬੱਚੇ ਦੀ ਦਵਾਈ ਨਿਗਲਨ ਵਿੱਚ ਸਹਾਇਤਾ ਕਰਨ ਲਈ ਟਿਪਸ

- ਗੋਲੀਆਂ ਨੂੰ ਫੇਰੇ ਜਾਂ ਕੈਪਸੂਲਾਂ ਨੂੰ ਨਰਮ ਖਾਣੇ, ਜਿਵੇਂ ਕਿ ਐਪਲਸੈਸ, ਹੋਇਆ ਕੋਲਾ, ਦਹੀਂ, ਪੁਡਿੰਗ ਜਾਂ ਬੇਬੀ ਫੂਡ, ਦੀ ਛੋਟੀ ਮਾਤਰਾ, ਵਾਲੇ ਕੋਲ ਵਿੱਚ ਖਾਲੀ ਕਰੋ
- ਤਰਲ ਦਵਾਈ ਨੂੰ ਮਾਪਣ ਲਈ ਦਵਾਈ ਦੇ ਕੱਪ ਜਾਂ ਸਰਿੰਜ (ਬਿਨਾਂ ਸੂਈ ਦੇ) ਦਾ ਇਸਤੇਮਾਲ ਕਰੋ
- ਦਵਾਈ ਨੂੰ ਨਿਗਲਨ ਤੇ ਆਪਣੇ ਬੱਚੇ ਦੀ ਪ੍ਰਸ਼ੰਸਾ ਕਰੋ
- ਛੋਟੇ ਇਨਾਮ ਦਿਓ, ਜਿਵੇਂ ਕਿ ਸਟਿੱਕਰ

ਬੱਚਿਆਂ ਵਿੱਚ ਟੀ ਬੀ
ਰੋਗ ਦੇ ਇਲਾਜ ਲਈ
ਵਰਤੀ ਜਾਣ ਵਾਲੀ ਦਵਾਈ
ਬਾਲਗ ਲੋਕਾਂ ਦੇ ਇਲਾਜ
ਲਈ ਵਰਤੀ ਜਾਣ ਵਾਲੀ
ਦਵਾਈ ਦੇ ਨਾਲ
ਮਿਲਦੀ ਜੁਲਦੀ ਹੈ।

ਟੀ ਬੀ ਰੋਗ ਅਤੇ
ਇਲਾਜ